



### COVID-19 ਦੀ ਪ੍ਰਤੀਕਿਰਿਆ ਵਿੱਚ ਅਗਲੇ ਨੋਟਿਸ ਤੱਕ, ਬ੍ਰੈਮਪਟਨ ਸਿਟੀ ਹਾਲ ਅਤੇ ਫੈਸਿਲਿਟੀਜ਼ ਦੇ ਬੰਦ ਹੋਣ ਦੀ ਮਿਆਦ ਵਧਾਈ ਗਈ

ਬ੍ਰੈਮਪਟਨ, ਓਨਟਾਰੀਓ (27 ਮਾਰਚ, 2020) – ਪੀਲ ਪਬਲਿਕ ਹੈਲਥ (Peel Public Health) ਦੇ ਮਾਰਗ ਦਰਸ਼ਨ ਦੇ ਨਾਲ ਅਤੇ ਸਾਡੇ ਨਿਵਾਸੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ, COVID-19 (ਸੀ.ਓ.ਵੀ.ਆਈ.ਡੀ.-19) ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, ਸਿਟੀ ਹਾਲ (City Hall) ਅਤੇ ਸਿਟੀ ਆਫ ਬ੍ਰੈਮਪਟਨ ਦੀਆਂ ਹੋਰ ਸਾਰੀਆਂ ਫੈਸਿਲਿਟੀਜ਼ ਅਗਲੇ ਨੋਟਿਸ ਤੱਕ ਬੰਦ ਰਹਿਣਗੀਆਂ।

#### ਸਿਟੀ ਫੈਸਿਲਿਟੀਜ਼ ਦਾ ਬੰਦ ਹੋਣਾ

ਸਿਟੀ ਹਾਲ, ਰੇਕ੍ਰੀਏਸ਼ਨ ਐਂਡ ਕਮਿਊਨਿਟੀ ਸੈਂਟਰ (Recreation and Community Centres) ਅਤੇ ਬ੍ਰੈਮਪਟਨ ਲਾਇਬ੍ਰੇਰੀ (Brampton Library) ਬ੍ਰਾਂਚਾਂ ਸਮੇਤ ਸਿਟੀ ਦੀਆਂ ਸਾਰੀਆਂ ਫੈਸਿਲਿਟੀਜ਼, ਅਗਲੇ ਨੋਟਿਸ ਤੱਕ ਬੰਦ ਰਹਿਣਗੀਆਂ।

ਸਿਟੀ ਹਾਲ ਵਿਖੇ 24-ਘੰਟੇ ਲੇਬੀ (ਐਲੀਵੇਟਰ, ਪਾਰਕਿੰਗ ਟਿਕਟ ਮਸ਼ੀਨ ਅਤੇ ਚੈੱਕ ਡ੍ਰਾਪ ਬੋਕਸ ਦੇ ਕੋਲ) ਖੁੱਲ੍ਹੀ ਰਹੇਗੀ ਅਤੇ ਉਸਦਾ ਵਾਰ-ਵਾਰ ਨਿਰੀਖਣ ਕੀਤਾ ਜਾਵੇਗਾ।

#### ਸਿਟੀ ਵੱਲੋਂ ਸੰਚਾਲਿਤ ਕਾਰਜਕਰਮ

ਸਿਟੀ ਵੱਲੋਂ ਸੰਚਾਲਿਤ ਕੀਤੇ ਜਾਣ ਵਾਲੇ ਸਾਰੇ ਕਾਰਜਕਰਮ, ਅਗਲੇ ਨੋਟਿਸ ਤੱਕ ਰੱਦ ਕਰ ਦਿੱਤੇ ਗਏ ਹਨ। ਸਿਟੀ ਦੀਆਂ ਫੈਸਿਲਿਟੀਜ਼ ਵਿੱਚ ਹੋਣ ਵਾਲੇ ਸਾਰੇ ਭਾਈਚਾਰਕ ਕਾਰਜਕਰਮ ਵੀ ਅਗਲੇ ਨੋਟਿਸ ਤੱਕ ਰੱਦ ਕਰ ਦਿੱਤੇ ਗਏ ਹਨ।

#### ਰੇਕ੍ਰੀਏਸ਼ਨ ਪ੍ਰੋਗਰਾਮਿੰਗ

ਸਾਰੇ ਰੇਕ੍ਰੀਏਸ਼ਨ ਪ੍ਰੋਗਰਾਮਿੰਗ ਅਤੇ ਕਿਰਾਏ ਤੇ ਥਾਂ ਲੈ ਕੇ ਹੋਣ ਵਾਲੇ ਸਾਰੇ ਕਾਰਜਕਰਮ, ਅਗਲੇ ਨੋਟਿਸ ਤੱਕ ਰੱਦ ਕਰ ਦਿੱਤੇ ਗਏ ਹਨ। ਕਿਰਾਏ ਦਾ ਪੈਸਾ ਆਪਣੇ ਆਪ ਖਾਤਿਆਂ ਵਿੱਚ ਜਮ੍ਹਾਂ ਹੋ ਜਾਵੇਗਾ। ਕਿਰਪਾ ਕਰਕੇ ਹੋਰ ਜਾਣਕਾਰੀ ਲਈ [reconnects@brampton.ca](mailto:reconnects@brampton.ca) ਤੇ ਸੰਪਰਕ ਕਰੋ।

#### ਦ ਰੋਜ਼ ਬ੍ਰੈਮਪਟਨ

ਸਿਟੀ ਆਫ ਬ੍ਰੈਮਪਟਨ ਦੇ ਪਰਫੋਰਮਿੰਗ ਆਰਟਸ ਥਾਵਾਂ (Performing Arts Venues) ਵਿਖੇ ਹੋਣ ਵਾਲੇ ਸਾਰੇ ਕਾਰਜਕਰਮ ਰੱਦ ਜਾਂ ਸਥਗਿਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਮਈ ਵਿੱਚ ਹੋਣ ਵਾਲੇ ਪ੍ਰਦਰਸ਼ਨਾਂ ਸਮੇਤ, ਬਾਕੀ ਦ ਰੋਜ਼ ਪ੍ਰੋਜੈਕਟਸ 2019-2020 ਸੀਜਨ ਵੀ ਰੱਦ ਜਾਂ ਸਥਗਿਤ ਕਰ ਦਿੱਤਾ ਗਿਆ ਹੈ। ਪਰਫੋਰਮਿੰਗ ਆਰਟਸ ਥਾਵਾਂ ਵੀ ਅਗਲੇ ਨੋਟਿਸ ਤੱਕ ਜਨਤਾ ਲਈ ਬੰਦ ਕਰ ਦਿੱਤੀਆਂ ਗਈਆਂ ਹਨ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ [www.therosebrampton.ca](http://www.therosebrampton.ca) ਤੇ ਜਾਓ ਜਾਂ [boxoffice@brampton.ca](mailto:boxoffice@brampton.ca) ਤੇ ਕਰਕੇ ਬੋਕਸ ਆਫਿਸ (Box Office) ਨੂੰ ਸੰਪਰਕ ਕਰੋ।



### ਮਹੱਤਵਪੂਰਣ ਸੇਵਾਵਾਂ

ਫਾਇਰ ਐਂਡ ਐਮਰਜੈਂਸੀ ਸਰਵਿਸਿਜ (Fire and Emergency Services), ਬ੍ਰੈਂਪਟਨ ਟ੍ਰਾਂਜ਼ਿਟ (Brampton Transit), ਟ੍ਰੈਫਿਕ ਸਰਵਿਸਿਜ (Traffic Services), ਬਾਇ-ਲਾਅ ਐਨਫੋਰਸਮੈਂਟ (By-Law Enforcement), ਰੋਡ ਓਪਰੇਸ਼ਨਸ (Road Operations), ਪੀ.ਓ.ਏ. ਕੋਰਟਸ (POA Courts) ਅਤੇ ਸਿਕਿਓਰਿਟੀ ਸਰਵਿਸਿਜ (Security Services) ਸਮੇਤ, ਸਾਰੀਆਂ ਮਹੱਤਵਪੂਰਣ ਸੇਵਾਵਾਂ, ਸਾਡੇ ਭਾਈਚਾਰੇ ਦੇ ਸਹਿਯੋਗ ਲਈ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।

ਬ੍ਰੈਂਪਟਨ ਐਨੀਮਲ ਸ਼ੈਲਟਰ (Brampton Animal Shelter) ਜਨਤਾ ਲਈ ਬੰਦ ਹੈ। ਜਾਨਵਰਾਂ ਨੂੰ ਗੇਟ ਲੈਣ ਅਤੇ ਗੁਆਚੇ ਜਾਨਵਰਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ, ਸਿਰਫ ਤੈਅ ਮੁਲਾਕਾਤ ਦੁਆਰਾ ਹੀ ਹੋਵੇਗੀ।

ਕੋਰਟ ਐਡਮਿਨਿਸਟ੍ਰੇਸ਼ਨ (Court Administration) ਵਿੱਚ ਸੁਪਰਵਾਈਜਰ, ਵਿਧਾਨਿਕ ਸਮਾਂ ਸੀਮਾਵਾਂ ਦੇ ਮੁਤਾਬਕ, ਐਨਫੋਰਸਮੈਂਟ ਏਜੰਸੀਜ (Enforcement Agencies) ਵੱਲੋਂ ਫਾਈਲ ਕੀਤੇ ਜਾਣ ਵਾਲੇ ਕੇਸ ਸਵੀਕਾਰ ਕਰਨ ਲਈ ਰੋਜ਼ਾਨਾ, ਕੁਝ ਘੰਟਿਆਂ ਲਈ ਆਫਿਸ ਵਿੱਚ ਰਹਿਣਗੇ। ਇਸ ਉਦੇਸ਼ ਲਈ ਫੈਸਿਲਿਟੀ ਵਿੱਚ ਦਾਖਲ ਹੋਣ ਦੇ ਮੁੱਖ ਦਰਵਾਜ਼ੇ ਤੇ ਇੱਕ ਡ੍ਰੌਪ ਬੌਕਸ ਰੱਖਿਆ ਹੋਇਆ ਹੈ। ਲੋੜ ਪੈਣ ਤੇ ਇਹ, ਜਨਤਕ ਵੱਲੋਂ ਫਾਈਲ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਲਈ ਵੀ ਉਪਲਬਧ ਹੈ।

ਸਾਡੇ ਕਰਮਚਾਰੀਆਂ ਅਤੇ ਨਿਵਾਸੀਆਂ ਦੀ ਸਿਹਤ ਦੀ ਸੁਰੱਖਿਆ ਵਿੱਚ ਮਦਦ ਲਈ ਸਿਟੀ, ਬੱਸਾਂ, ਫੈਸਿਲਿਟੀਜ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਅਤੇ ਸੀਟਾਂ ਦੀ ਵੱਧ ਵਾਰ ਸਫਾਈ ਕਰਵਾ ਰਹੀ ਹੈ ਅਤੇ ਉਹਨਾਂ ਨੂੰ ਰੋਗਾਣੂ ਮੁਕਤ ਕਰਵਾ ਰਹੀ ਹੈ।

### COVID-19 ਦੀ ਪ੍ਰਤੀਕਿਰਿਆ ਵਿੱਚ ਐਮਰਜੈਂਸੀ ਦੀ ਸਥਿਤੀ

24 ਮਾਰਚ, 2020 ਨੂੰ, ਸਿਟੀ ਕਾਉਂਸਿਲ ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਅਤੇ ਸਿਟੀ ਦੀ ਐਮਰਜੈਂਸੀ ਮੈਨੇਜਮੈਂਟ ਟੀਮ (Emergency Management Team) ਦੀ ਸਿਫਾਰਿਸ਼ ਤੇ, ਮੇਅਰ ਪੈਟਰਿਕ ਬ੍ਰਾਊਨ ਨੇ ਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਪਲਾਨ (Emergency Management Plan) ਦੇ ਮੁਤਾਬਕ, ਸਿਟੀ ਆਫ ਬ੍ਰੈਂਪਟਨ ਵਿੱਚ ਐਮਰਜੈਂਸੀ ਦੀ ਸਥਿਤੀ ਹੋਣ ਦੀ ਘੋਸ਼ਣਾ ਕੀਤੀ ਸੀ। ਇਹ ਘੋਸ਼ਣਾ, COVID-19 ਦੇ ਅਸਰਾਂ ਨੂੰ ਰੋਕਣ ਵਿੱਚ ਮਦਦ ਲਈ ਸਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਵਿੱਚ ਲਚਕੀਲੇਪਣ ਅਤੇ ਗਤੀ ਨੂੰ ਵਧਾ ਕੇ, ਸਿਟੀ ਦੇ ਐਮਰਜੈਂਸੀ ਪ੍ਰਤੀਕਿਰਿਆ ਸਬੰਧੀ ਜਾਰੀ ਯਤਨਾਂ ਵਿੱਚ ਮਦਦ ਕਰੇਗੀ।

ਸਿਟੀ ਆਫ ਬ੍ਰੈਂਪਟਨ, COVID-19 ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਲਗਾਤਾਰ ਪੀਲ ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਕਰ ਰਹੀ ਹੈ। ਬਿਲਕੁੱਲ ਤਾਜ਼ਾ ਜਾਣਕਾਰੀ [www.peelregion.ca/coronavirus](http://www.peelregion.ca/coronavirus) ਤੇ ਉਪਲਬਧ ਹੈ। ਸਿਟੀ ਲਗਾਤਾਰ ਇਸ ਸਥਿਤੀ ਦਾ ਨਿਰੀਖਣ ਕਰਦੀ ਰਹੇਗੀ ਅਤੇ ਹੋਰ ਜਾਣਕਾਰੀ ਉਪਲਬਧ ਹੁੰਦੇ ਹੀ ਪ੍ਰਦਾਨ ਕਰੇਗੀ। ਅੱਪਡੇਟਸ ਲਈ, ਕਿਰਪਾ ਕਰਕੇ [www.brampton.ca/COVID19](http://www.brampton.ca/COVID19) ਤੇ ਜਾਓ।

-30-

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)

(2/2)